

20th Meeting of Indian Ocean Rim Association Council of Ministers

December 17, 2020

ਹਿੰਦ ਮਹਾਂਸਾਗਰ ਰਿਮ ਐਸੋਸੀਏਸ਼ਨ ਦੀ ਮੰਤਰੀ ਪਰਿਸ਼ਦ ਦੀ 20ਵੀਂ ਬੈਠਕ

17 ਦਸੰਬਰ, 2020

1. ਵਿਦੇਸ਼ ਰਾਜ ਮੰਤਰੀ ਸ਼੍ਰੀ ਵੀ. ਮੁਰਲੀਧਰਨ ਨੇ 17 ਦਸੰਬਰ, 2020 ਨੂੰ ਹਿੰਦ ਮਹਾਂਸਾਗਰ ਰਿਮ ਐਸੋਸੀਏਸ਼ਨ (IORA) ਦੀ ਹਿੰਦ ਮਹਾਂਸਾਗਰ ਰਿਮ ਐਸੋਸੀਏਸ਼ਨ ਮੰਤਰੀ ਪਰਿਸ਼ਦ ਦੀ ਵਰਚੁਅਲ ਮਾਧਿਅਮ ਰਾਹੀਂ ਹੋਈ 20ਵੀਂ ਬੈਠਕ, ਜਿਸਦੀ ਪ੍ਰਧਾਨਗੀ IORA ਦੇ ਪ੍ਰਧਾਨ UAE ਨੇ ਕੀਤੀ ਸੀ, ਵਿੱਚ ਭਾਰਤੀ ਵਫਦ ਦੀ ਅਗਵਾਈ ਕੀਤੀ। ਇਸ ਮੀਟਿੰਗ ਵਿੱਚ ਸਾਰੇ 22 ਮੈਂਬਰ ਮੁਲਕਾਂ ਅਤੇ 10 ਸੰਵਾਦ ਭਾਗੀਦਾਰਾਂ ਨੇ ਭਾਗ ਲਿਆ। ਮੀਟਿੰਗ ਵਿੱਚ IORA ਦੇ ਮੈਂਬਰ ਮੁਲਕਾਂ ਦੁਆਰਾ ਸਾਂਝੇ ਹਿਤ ਦੇ ਵੱਖ ਵੱਖ ਖੇਤਰੀ ਅਤੇ ਆਲਮੀ ਮੁੱਦਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਮੰਤਰੀ ਪਰਿਸ਼ਦ ਨੇ COVID -19 ਦੇ ਪ੍ਰਤੀਕਰਮ ਵਜੋਂ ਅਮੀਰਾਤ ਬਿਆਨ ਅਤੇ IORA ਦਾ ਏਕਤਾ ਅਤੇ ਸਹਿਕਾਰਤਾ ਬਿਆਨ ਅੰਗੀਕਾਰ ਕੀਤਾ।

2. ਵਿਦੇਸ਼ ਰਾਜ ਮੰਤਰੀ ਨੇ ਆਪਣੀ ਟਿੱਪਣੀ ਵਿੱਚ IORA ਦੀ ਹਿੰਦ ਮਹਾਂਸਾਗਰ ਖੇਤਰ ਅਤੇ ਵਿਸ਼ਾਲ ਭਾਰਤ -ਪ੍ਰਸ਼ਾਂਤ ਖੇਤਰ ਵਿੱਚ ਖੇਤਰੀ ਸਹਿਯੋਗ ਦੇ ਪਲੇਟਫਾਰਮ ਵਜੋਂ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਕੋਆਰਡੀਨੇਟਿੰਗ ਦੇਸ਼ ਵਜੋਂ ਭਾਰਤ ਵੱਲੋਂ ਆਪਦਾ ਜੋਖਮ ਪ੍ਰਬੰਧਨ ਅਤੇ ਅਕਾਦਮਿਕ, ਵਿਗਿਆਨ ਅਤੇ ਤਕਨਾਲੋਜੀ ਵਿੱਚ ਪਾਏ ਯੋਗਦਾਨ ਦੀ ਗੱਲ ਕੀਤੀ। ਮਹਾਂਮਾਰੀ ਤੋਂ ਬਾਅਦ ਦੀ ਵਿਆਪਕ ਸਿਹਤਯਾਬੀ ਦੇ ਮੱਦੇਨਜ਼ਰ ਵਿਦੇਸ਼ ਰਾਜ ਮੰਤਰੀ ਨੇ IORA ਮੈਂਬਰ ਮੁਲਕਾਂ ਦਰਮਿਆਨ ਰਵਾਇਤੀ ਦਵਾਵਾਂ ਅਤੇ ਮੈਡੀਕਲ ਟੂਰਿਜ਼ਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਕੀਤੀ। IORA ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਅੱਗੇ ਵਧਾਉਂਦੇ ਹੋਏ ਵਿਦੇਸ਼ ਰਾਜ ਮੰਤਰੀ ਨੇ IORA ਸਕੱਤਰੇਤ ਵਿਖੇ ਭਾਰਤ ਵੱਲੋਂ IT ਮਾਹਰ ਦੀ ਤਾਇਨਾਤੀ ਦੀ ਗੱਲ ਕੀਤੀ ਅਤੇ ਇਸ ਤੋਂ ਛੁੱਟ ਭਾਰਤ ਵੱਲੋਂ IORA ਸਕੱਤਰੇਤ ਵਿਖੇ e-ਦਫਤਰ ਪ੍ਰਣਾਲੀ ਲਾਗੂ ਕਰਨ ਅਤੇ ਮਹਾਤਮਾ ਗਾਂਧੀ ਲਾਇਬ੍ਰੇਰੀ ਸਥਾਪਤ ਕਰਨ ਦਾ ਐਲਾਨ ਕੀਤਾ।

ਸੰਸਥਾਪਕ ਮੈਂਬਰ ਵਜੋਂ ਭਾਰਤ 1997 ਵਿੱਚ IORA ਦੀ ਸ਼ੁਰੂਆਤ ਤੋਂ ਹੀ ਇਸ ਦੇ ਵਿਕਾਸ ਪ੍ਰਤੀ ਵਚਨਬੱਧ ਰਿਹਾ ਹੈ। 2011 ਵਿੱਚ ਭਾਰਤ ਵੱਲੋਂ IORA ਦੀ ਪ੍ਰਧਾਨਗੀ ਸੰਭਾਲਣ ਦੌਰਾਨ IORA ਨੇ ਆਪਣੀ ਤਰਜੀਹ ਦੇ 6 ਖੇਤਰ ਪਛਾਣੇ ਸੀ, ਜੋ ਇਸਦੀਆਂ ਸਾਰਿਆਂ ਗਤੀਵਿਧੀਆਂ ਲਈ ਚੰਨ ਮੁਨਾਰੇ ਸਿਧਾਂਤ ਹਨ। IORA ਨੂੰ ਭਾਰਤ ਵਧੇਰੇ ਅੰਤਰ-ਖੇਤਰੀ ਭਾਈਵਾਲੀ ਰਾਹੀਂ ਭਾਰਤ -ਪ੍ਰਸ਼ਾਂਤ ਅੰਦਰ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਤ ਕਰਨ ਦਾ ਵਿਲੱਖਣ ਪਲੇਟਫਾਰਮ ਮੰਨਦਾ ਹੈ।

ਨਵੀਂ ਦਿੱਲੀ

17 ਦਸੰਬਰ, 2020

DISCLAIMER: This is an approximate translation. The original is available in English on MEA's website and may be referred to as the official press release.